Nectar Lifesciences Ltd.



Ref No. NLL/CS/2019-71

Date: 18.07.2019

1. National Stock Exchange of India Limited Exchange Plaza, C-1, Block - G, Bandra Kurla Complex, Bandra (East), MUMBAI – 400 051.

2. BSE Limited Phiroze Jeejeebhoy Towers, Dalal Street, MUMBAI – 400 001.

Sub: Publication of Notice under Section 124(6) of the Company Act, 2013.

Sir's,

We are furnishing herewith newspaper Publication in respect of transfer of Equity Shares of the Company against which dividend remain unpaid/unclaimed for 7 conservative years, to Investor Education and Protection Fund (IEPF) pursuant to Rule 6 of the IEPF Authority (Accounting, Audit, Transfer and Refund) Rules, 2016, which have been published in the following newspapers:

1. Business Standard (English-all editions) dated 18.07.2019.

2. Desh Sewak (Punjabi) dated 18.07.2019.

This is for your information and record please.

Yours Sincerely,

For Nectar Lifesciences Ltd.

SANJIV GOYAL Chairman & Managing Director

Encl: a.a.

Coal mine auctioning may be restricted to commercial use

Govt also looking to privatise and split Bharat Coking Coal

JYOTI MUKUL & SHREYA JAI

with miners, which took coal blocks for own use, performing poorly, the government is planning not to auction mines to captive users. Instead, it will allot or auction rights only for commercial use of coal.

The allocation would be decided based on the production plan and rev-

oased on the production pian and revenue share to the government.

The Union ministry of coal is also looking at a proposal to privatise and split Bharat Coking Coal (BCCL) that holds lease to the Jharia coalfields.

The lease areas of the Coal India subsidiary could be divided into five to six parts, each held by a different company. Each of these companies could be privatised. The privatisation could take

place through a profit-sharing model The proposal is to ask existing cap-tive mining lease holders, which have not yet started production, to surrender their blocks and pay a penalty of 10 per cent of the bid security.

These blocks were given out through e-auction by the earlier NDA



judgment cancelled 204 coal mine allo cations in 2014. Of the 85 firms awarded through four tranches of auction,

ed through four tranches of auction, 29 were already producing coal when their licences were cancelled. There are only three mines that have met their annual peak-rated capacity in 2018-19 and only one is sticking to its mining plan. More than a dozen had seen zero production in the last finan-

rernment after the Supreme Court cial year. The companies owning these gment cancelled 204 coal mine allomines — from state agencies of Rajasthan, Telangana, and Chhattisgarh to NTPC, and private com-

Chinatosgamito Pire, and private contraints panies Balco as well as Hindalco – have listed challenges faced by their mines at a recent meeting with the coal ministry.

Only a three-month window could be given to the lease holders, including state government-owned companies, for starting production. These (returned coal

mines and blocks) could then be auctioned again for commercial mining, within six months of being returned.

A high-level committee, constituted by the government to lay out the road map for the sector, has found that there is discrimination between public and private companies on various issues, including land acquisition and issues, including land acquisition and grant of lease. It was, therefore, felt that the Coal Bearing Areas Act, 1957, should be amended to give private companies a level-playing field in land acquisition. Besides, provisions in the Minerals & Mines Development Regulation Act and Coal Mining Special Provisions Act that give preference to government comparison and the proposed provisions of the Mineral Section Act and the provision of the provision and the pro

nies should be removed. nies should be removed.

Prior to the enactment of Coal
Mining (Special Provisions) Act in
2015, coal mines were never given out
through bidding. The previous governments had amended the Coal
Mining Nationalisation Act to specify specific sectors that were given mines attached to their units.

attached to their units.

Companies in sectors like steel, cement, power, coal-to-gas and coal-to-liquid used to apply for coal blocks and rights were given to them after scrutiny yan inter-ministerial committee.

The committee is in favour of only a one-stage competitive bidding with a maximum mining lease duration of 50 years.

Bullish bonds point to an uncertain economy

While government bonds have rallied in the recent past on domestic rate cut expecta-tions and comfortable liquid-ity, the rupee has remained relatively choppy. The cur-rency is mirroring the equity market, reflecting a slowdown market, reflecting a stowage...
in the global and domestic

economies.

Indeed, global bond yields have fallen quite substantially, with some in Europe hitting sub-zero levels, an early sign of a global slowdown. Investors rush to buy fixed income investment during

income investment during uncertain times. As yields fall, prices of bonds rise.

The yields on the 10-year bond fell to a 31-month low on Tuesday, and closed at almost same level at 6.34 per cent. However, rupe fell to 6.83 a dollar, from its previous close of 68.72 a dollar, following its Asian peers. So far

ous close of 68.72 a doilar, 101-lowing its Asian peers. So far this year, the rupee has gained 1.38 per cent. "Global dollar strength and weak risk sentiment amid escalation of trade tensions weighed on the domestic cur-rency," said currency consultant IFA Global in a market wrap. Most of the other Asian currencies also weakened against the dollar, while the benchmark Sensex rose 0.22 per cent, or 84.6 points, to close at 39,215.64 points. The bond market, mean-while, has fully factored in a

while, has fully factored in a rate cut in the August policy, say bond dealers. While the difference between the repo difference between the repo rate and bond yields has remained around 100 basis points, the difference is about 58 basis points. Many are attributing the drop in bond yields to risk aversion among investors, while others said say this is

akin to what has been playing out in the equities market since last year. "Equity markets have been huge polarisation with large-

THE TRAJECTORY

10-yr G-sec yield (%)



65.01 68.82 Apr 4,'18 Jul 17./19

caps performing well but mid-and small-caps correcting. This is nothing but flight to safety. Investors are seeking refuge in companies perceived to be relatively safe, having low debt and strong corporate governance practices. Similarly, in the bond market investors are buying sovereign paper amid rising defaults," said an analyst with a foreign brokerage

okerage. So far this vear. Nifty has

So far this year, Nifty has gained 75 per cent, while the Nifty Midcap 100 and Nifty Smallcap 100 have declined 5 per cent and 7 per cent, respectively.

But the rally in government bonds has surprised many.

Since the Budget announcement on July 5, the GSec yields have declined by 36 basis points, and the decline in yields was 60 basis points in the previous one points in the previous one month (from 6.93 per cent on 17 June to 6.33 per cent on July 16), noted CARE Ratings

in a report.

"The recent rally has been quite fast and dramatic," said Suyash Choudhary, head, Fixed Income, IDFC AMC.

"The recent three rate cuts undertaken by the RBI and the expectations of a further rate cut in the forthcoming MPC meeting has been key factors which have pulled 10-year GSec yields...," said CARE Ratings. ungs. According to Choudhary

According to Choudhary, comparing the recent fall with demonetisation level may not be the right comparison. "...the current phase is that of a synchronised global slow-down, where local fiscal policy so far has been relatively disciplined," Choudhary said.

The bond market has been aided by massive liquidity support by the secondary market bond purchases by the RBI. In the last fiscal, the government purchased a record

KARNATAKA CRISIS

Rebel MLAs can't be forced to take part in trust vote: SC

AASHISH ARYAN & ARCHIS MOHAN

With the Supreme Court on Wednesday ruling that the 15 rebel Members of Legislative Assembly (MLAs) of the Congress-Janta Dal (Secular) government in Karnataka cannot be forced to take part in Assembly proceedings, the state government led by Chief Minister H D Kumaraswamy looked all set to fall.

In its interim order on befored to take part in the provednesday though the ceedings of the House sounded three-indge Bench chel cdt by Chief. Justice Ranjan Gogo is Bench chel cdt by Chief. Justice Ranjan Gogo is Bench chel cdt by Chief. Justice Ranjan Gogo is Bench chel cdt by Chief. Justice Ranjan Gogo is Guerment. "We also make it clear that until further orders to decide on the residence of the Congress. JD (S) government. "We also make it clear that until further orders, the balance after the apex fourt order to decide on the residence of the congress. JD (S) government. The Congress. JD (S) government and a total of IJ MIA.Sain its because the control of the Sembly ought to congress and three from JD(S). MIAs in the 225-member JG one which includes the nomination of the congress and three from JD(S). MIAs in the 225-member JG one which includes the nomination of the congress and three from JD(S). MIAs in the 225-member JG one which includes the nomination of the congress and three from JD(S). MIAs in the 225-member JG one which includes the nomination of the congress and three from JD(S). MIAs in the 225-member JG one which includes the nomination of the congress and three from JD(S). MIAs in the 225-member JG one which includes the nomination of the congress and three from JD(S) one which includes the nomination of the congress and three from JD(S). MIAs in the 225-member JG one which includes the nomination of the congress and the congress and three from JD(S) on the congress and three from JD(S). MIAs in the 225-member JG one which includes the nomination of the congress and three from JD(S) one which includes the nomination of the congress and three from JD(S). MIAs in the 225-member JG one which includes the nomination of the congress and three from JD(S) on the congress and three

decace on the res

assembly Ougling and to be communication of the 15 not to be communication of the House and an option of the House and an option

— resigned about 10 days ago. Two other independent MLAs, S Shankar and H Nagesh have also since withdrawn their sup-

port to the coalition govern-ment. With 99 MLAs by his side, it will take a mammoth effort on part of the Kumaraswamy to save the coalition from falling when he takes the trust vote on July 18 to save his 14-month-old July 18 to save his 14-month-old government. The Opposition Bharatiya Janata Party has 107 MLAs in the 225-member House, which includes the nomi-nated MLA and the Speaker.

TENDER CARE

ONGC breaks newer grounds in promoting cleanliness, hygiene and health



ground to show-case its commit-ment towards of demonstrative pro-imbibe the spirit of

case its commitment towards as societal progress. Swachita Pakhwada, a fortnight of demonstrative promotion of this noble cause of making every Indian imibibe the spirit of cleanliness in surroundings, body and in mind, made ONGC take up several collective initiatives all aross the country from 1st of July onwards. Cleaning of Himalayan mountaineering tracks, foot hills, the river sources like that of Ganges to cleaning the beaches in coastal Andhra and Maharashtra and taking the messages of cleanliness, health and hypiene to remote villages and clitics across India, ONGC put up a massive effort this fornight. Associating with Indian Mountaineering Foundation (IMF), ONGC made large contribution of finance and mangower to take up cleaning of Himalayas. This, widely appreciated initiative led to collection of 170 bags of plastic waste and other garbage Locations around Kedarnath, Khalia top and Dharamshala were taken up. Beaches of several coastal areas like Kakinaka and Mumhai were taken up Beaches of several coastal areas like Kakinaka and Mumhai were taken up for cleaning by ONGC ins Andhra Pradesh.

Indian Railway News



Hon'ble

Melfare, Science and Technology and Earth Sciences, Suresh C. Angadi, Horble Union Minister of State for Railways and Meneshi Lekhi, Horble Mp. Lok Sabha. The rake was attached to the 14258 Kashi-Khowanath New Delhi — Varanasi Express Train. Lt. General Asit Mistry, AVSM, SM, VSM, General — Officer - Commanding Delhi Area, Lt. General Shantanu Dayal, AVSM, MSM, OS LOW, family members of Kargil Martys, Vishal Batat valin brother of Shaeed Capt. Visram Batra were also present on the occasion. T.P. Singh General Managey, Northern Railway and Other senior officials of Northern Railway and Delhi Division also participated in the function.

BSES Yamuna wins the Golden Peacock Award 2019

DSES Yamune Power Limited Byel? has won the prestigious Golden Pseacock Award 2019 in the category of Occupational health and safe-ty Organised by the Institute of Directors (IOD), the Golden Pseacock Award was presented to the discorn at the 21st World Congress on Environment Management, Bangalor, recently, Instituted in 1991, these awards are regarded as the benchmark of Corporate Excellence. The theme of this year's Convention was 'Collaborative Leadership for Environment Protection & Climate Change: Strategy for Creative Solutions', e-mail is virus-frea and accept no liability for any damage caused by any virus transmitted by this email.

Com mercial Feature

NHPC organises Training programme on "Role of Engineering Geology in River Valley & Infrastructure Projects"

MHPC Limited, India's Premier Hydropower utility and a Schedule 'A'

Mini Ratna Enterprise of the Government of India is organizing a
three day training programme on 'Role of Engineering Geology in River
Valley & Infrastructure Projects' from 10th to 12th. July 2019 at its
Corporate Office, Faridabad. The programme was inaugurated on 10th
July 2019 by Ballaj Josh, Chairman and Managing Director, NHPC in the
presence of Nikhil Kumar Jain, Director (Personnel), Janardan Choudhary,



Director (Technical) and other seniors officers from NHPC Speaking during the inaugural session, Joshi stressed upon the paramount importanc of geological investigations in hydroelectric and infrastructure project for stability and sustainability of engineering structures. He also empha-sized that time has come to continuously update the existing theories and practices of understanding the behavior of rockmass based on progressive knowledge gathered over the years at challenging ground

OALP contract signed by OIL

Oil India Limited (OIL), India's second largest National Exploration & Production Company, has emerged as the biggest winner of oil & gas blocks under Open Acreage Licensing Policy (OALP) rounds II & III by winning 12 blocks out of 32 blocks for which bids were submitted by leading Operators. The contracts for these blocks were signed by OIL in a cer emony on 16-07-2019, presided over by Dharmendra Pradhan



Earlier OIL was awarded 9 blocks under OALP round-I and 2 blocks under Discovered Small Field round-II. Utpal Bora, CMD, OIL informed that, the Strategy of the company was to consolidate its position as the leading. Operator in northeast and carry out exploration in Category II & III basins in line with the Government of India's vision to intensify exploration in In line with the Odermient of initials 2-bosin to intensity explosition in Indian sedimentary basins and increase domestic oil and gas production. Of the 23 blocks awarded to Oll, 11 are situated in Assam & Assam Arakan Basin in the northeast, 3 in Rajasthan, 5 in Mahanadi Onshore, 1 in KG Offshore, 2 in Andaman Shallow Offshore and 1 in Kerala-Konkan

New Chairman and Managing Director, BHEL

On his appointment as Chairman and Managing Director of Bharat Heavy Electricals Limited (BHEL), Malin Shinghal, has assumed charge as CMD of India's largest engineering and marufacturing enterprise of its kind He has done B Tech Electrical Engaj. Tom IIT-Delhi and PGDM from IIM (Calcuta). He has been a Commonwealth Scholar and is a PhD in Transport Economics from the University of Leeds, UK.



Neclife NECTAR LIFESCIENCES LIMITED

Necticis

Regd. Office: Vill. Saidgura, Tehsil Derabassi,

Bett. S.A.S. Nagar (Mehali), Panjah,

CIN: 12422291 SajaPC (151664 - 1618. - 31 1732-230000, 308001,

No. - 148259 (151664 - 1618. - 31 1732-230000, 308001,

No. - 148259 (151664 - 1618. - 31 1732-230000, 308001,

No. - 148259 (15164) (15164 - 1618. - 31 1732-230000, 308001,

No. - 148259 (15164) (15164 - 1618. - 31 1732-330000, 308001,

No. - 148259 (15164) (15164 - 1618. - 31 1732-330000, 308001,

No. - 148259 (15164) (15164 - 31 1732-33000)

No. - 148259 (15164 - 31 1732-3300)

N

units and startes by indexing all application in 17011—9. The LET'R available on the versits of <u>veryoxical Royale</u>.

Karvy Fintech Private Limited (Unit. Nectar Lifesciences Limited)

Karvy Selenium Tower B, Plot 31—32, Gachibovili,
Financial District, Nankramguda, Hyderabad 500 153,
Financial District, Nankramguda, Hyderabad 500 153,
Email: <u>elinivari 1808</u>2xry, Com., vebstie: wwww.karvyfintech.com

UMANG DAIRIES LIMITED Regd. Office: Gajraula-Hasanpur Road Galraula - 0.44 975 Pol-14 4 1 1 1 NOTICE

NOTICE: In hereby given pursain to Regulation 29 read with Regulation 47 of the Sociutiles and Exchange Board of India (Listing Obligations and Disclosure Requirements) Regulations, 2015, that a meeting of the Board of Directors of the Company will be held on Wednesday, the 24th-July 2019 at New Delhi, to conside and approve fundatide Flannical Results of the Company for the first quarter ended 30th-June 2019.

This information is also available on the website of the Company viz www.umangdairies.com and the websites of the Stock Exchanges where the Company's share are listed viz. SES Limited (www.sesindia.com) and the National Stock Exchange of India Limited (www.nssindia.com).

apcotex industries limited Registered. Office: 49-53 Mahavir Centre, Sector 17, Vashi, Navi Mumbai - 400 703 Tel: 022-2777 0800 www.apcotex.com Email: redressa@apcotex.com CIN: L99999MH1986PLC039199

NOTICE

Pursuant to Regulation 29 read with regulation 47 of the SEBI (Listing Obligations and Disclosure Requirements) Regulations, 2015, Notice is hereby given that a meeting of the Board Of Directors of the company is scheduled to be held on Thursday, the 25th July 2019 inter-alia to consider and approve the audited financial results of the company for the quarter ended 30th June 2019.

Anand V. Kuma

DCB BANK LIMITED CIN No.: 199999MH1995PLC089008 Regd. Office: 601 & 602, 6th Floor, Tower A, Peninsula Business Park Senapati Bapat Marg, Lower Parel, Mumbai - 400013

DCB BANK

EXTRACT FROM UNAUDITED FINANCIAL RESULTS FOR THE QUARTER ENDED JUNE 30, 2019 Quarter ended 31.03.2019 30.06.2018 30.06.2019 (Unaudited) (Audited) (Unaudited) (Audited) Operating Profit before Provisions and Contingencies (Total income from operations (net of expenses))

Net Profit / (Loss) for the period from ordinary activities after tax

Net Profit / (Loss) for the period after tax (after Extraordinary Items)

Equity Share Capital (Face value ₹ 10/-) 81.06 81.06 309.80 96.33 309.55 Reserves (excluding Revaluation Reserve) Earnings Per Share (EPS) (a) Basic and diluted EPS before Extraordinary items (net of tax expenses) for the period and for the previous periods (No 2.62 3.11 2.26 10.53 (ii) Diluted (₹) 2.57 3.06 10.36 (b) Basic and diluted EPS after Extraordinary items
(net of tax expenses) for the period and for the previous periods 3.11 10.53 10.36 2.62

Note: The above is an extract of the detailed format of Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015, as amended. The full format of the Financial Results is available on the Stock Exchange URLs as below:

Bombay Stock Exchange: https://www.bseindia.com/xml-data/corpfiling/AttachLive/a7a9c9ff-c446-4436-ab28-194d2b1caca3.pd National Stock Exchange: https://www.nseindia.com/corporate/BSENSECov ringLetterResultsBoardMeeting16072019 16072019175836.zip he same is also available on the Bank's Website (www.dcbbank.com).

For and on behalf of the Board of Director

ਇਸ ਲਈ ਇਸ ਨੋਟਿਸ ਰਾਹੀਂ ਤੁਹਾਨੂੰ ਹਵਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਟ੍ਰਿਬਿਊਨਲ ਦੇ ਸਾਹਮਣੇ ਮਿਤੀ 30/07/2019

ਇਸ ਰੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਤੂਸੀਂ ਦੱਸੇ ਦਿਨ ਅਤੇ ਸਮੇਂ 'ਤੇ ਪੇਸ਼ ਨਹੀਂ ਹੁੰਦੇ ਤਾਂ ਕੇਸ ਦੀ ਸੁਣਵਾਈ ਅਤੇ ਫੈਸਲਾ ਤਹਾਡੀ ਗੈਰ ਹਾਜ਼ਰੀ ਵਿੱਚ ਕਰ ਦਿੱਤਾ ਜਾਵੇਗਾ

ਟਿਬਿਊਨਲ ਦੀ ਮੋਹਰ ਅਤੇ ਮੇਰੇ ਦਸਤਖ਼ਤਾਂ ਹੇਠ ਮਿਤੀ 22 ਮਈ 2019 ਨੂੰ ਚੰਡੀਗੜ੍ਹ ਵਿਖੇ ਜਾਰੀ ਕੀਤਾ।

ਥਾ ਹੁਕਮ ਆਸ਼ ਟ੍ਰਿਬਿਊਨਲ ਰਜਿਸਟਰਾਰ, ਭੀਆਰਟੀ-1, ਚੰਡੀਗੜ੍ਹ

45/5/22-ਯੂਟੀਐਫ਼ (4)-2018/21050 ਮਿਤੀ 14/11/2018 ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਨੂੰ ਉਪਰ ਦੱਸੇ ਫਲੈਂਟ ਦੇ ਹਿੱਸੇ ਉਸ ਦੇ ਨਾਂ ਤਬਦੀਲ ਕਰਨ ਸੰਬੰਧੀ ਇਤਰਾਜ਼ ਹੈ ਤਾਂ ਉਹ ਇਸ ਪ੍ਰਕਾਸ਼ਨ ਦੇ 30 ਦਿਨਾਂ ਦੇ ਅੰਦਰ ਲਿਖ਼ਤੀ ਰੂਪ ਵਿੱਚ ਨਿਮਨ ਹਸਤਾਖ਼ਰ ਨੂੰ ਦਸਤਾਵੇਜ਼ੀ ਗਵਾਹੀ ਸਬੂਤਾਂ ਵਜੋਂ ਭੇਜ ਸਕਦਾ ਹੈ।

भूयाठ

ੈ ਸਿਪਦਾ ਦਫ਼ਤਰ, ਯੂਟੀ ਚੰਡੀਗੜ੍ਹ 🕾 🖎 ESTATE OFFICE U.T., CHANDIQARH ਸਨਮੂਖ ਮਨੀਸ਼ ਕੁਮਾਰ ਲਹਨ, ਅੰਚਸੀਅੰਸ ਅਸਿਸਟੈਂਟ ਅਸਟੈਂਟ ਆਫ਼ਿਸਰ, ਅਸਟੈਂਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੇ ਕਰਦ ਹੋਏ ਯੂ ਟੀ., ਚੇਡੀਗੜ੍ਹ।

ਕਿਸ਼ਾ : ਲੀਜ਼ ਧਾਰਕ ਹੱਕਾਂ ਦੀ ਤਬਦੀਲੀ 100 ਫੀਸਦੀ ਹਿੱਸੇ ਤੱਕ ਸਵ, ਸੀ ਬਖਾਤਵਰ ਰੇਮੋਨ ਦੀ ਬਿਨਾਂ ਵਸੀਅਤ ਮੌਤ ਦੇ ਆਧਾਰ 'ਤੇ

ਆਮ ਤੇ ਖਾਸ ਅਤੇ ਜਨ ਸਧਾਰਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਇੰਡਸਟੀਰੀਅਲ ਮਕਾਨ ਨੈ. 17-ਬੀ, ਸੈਕਟਰ 30 ਬੀ ਚੋਡੀਗੜ੍ਹ ਸਵ. ਸ੍ਰੀ ਬਖਤਾਵਰ ਰਾਮ ਦੇ ਨਾਂ ਬੋਲਦਾ ਹੈ। ਸੀ ਰਾਮ ਗੋਪਾਲ, ਸੀ ਕੈਲਾਸ ਹੈ। ਅਤੇ ਸ਼ੀ ਰਮੇਸ਼ ਕੁਮਾਰ ਸਾਰੇ ਪੁੱਤਰ ਸਵਾ, ਸੀ ਬਖਤਾਵਰ ਰਾਮ ਨੇ ਬੋਨਤੀ ਕੀਤੀ ਹੈ ਕਿ ਉਪਰ ਦੱਸੇ ਮਕਾਨ ਸਵਾ, ਸ਼ੀ ਬਖਤਾਵਰ ਰਾਮ ਦੀ ਬਿਨਾਂ ਵਸੀਅਤ ਮੌਤ ਦੇ ਆਧਾਰ 🖥 ਉਨ੍ਹਾਂ ਦੇ ਨਾਂ ਤਬਦੀਲ ਕੀਤੇ ਜਾਣ ਅਤੇ ਦੱਸਿਆ ਹੈ ਕਿ ਸ੍ਰੀ ਬਖਤਾਵਰ ਰਾਮ ਦੀ ਮੌਤ ਮਿਤੀ 13/12/1994 ਨੂੰ ਹੋ ਗਈ ਸੀ ਅਤੇ ਆਪਣੇ ਪਿੱਛੇ ਹੇਠ ਲਿਖੇ ਕਾਨੂੰਨੀ ਵਾਰਸ ਛੱਡ ਗਏ ਹਨ।

ਹੁਣ ਸ੍ਰੀ ਰਾਮ ਗੋਪਾਲ ਪੁੱਤਰ, ਸ੍ਰੀ ਕੈਲਾਸ਼ ਚੰਦ ਪੁੱਤਰ ਤੇ ਸ੍ਰੀ ਰਮੇਸ਼ ਕੁਮਾਰ ਪੁੱਤਰ,

ਹੁਣ ਸ੍ਰੀ ਰਾਮ ਗੋਪਾਲ ਪੁੱਤਰ, ਸ੍ਰੀ ਕੈਲਾਸ਼ ਚੰਦ ਪੁੱਤਰ ਤੇ ਸ੍ਰੀ ਰਮੇਸ਼ ਕੁਮਾਰ ਪੁੱਤਰ, ਨੇ ਬੇਨਦੀ ਹੈ ਕਿ ਇਡਸਟੀਰੀਅਲ ਮਕਾਨ ਨੂੰ. 17-ਬੀ ਸੈਕਟਰ 30 ਬੀ ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ ਲੀਜ਼ ਧਾਰਕ ਹੋਰ ਸਵਾ ਸ੍ਰੀ ਬਖਤਾਵਰ ਰਾਮ ਦੀ ਮੌਤ ਦੇ ਆਧਾਰ 'ਤੇ ਉਨ੍ਹਾਂ ਦੇ ਨਾਂ ਤਬਦੀਲ ਕੀਤੇ ਜਾਣ।

ਸੇ ਕਿਸੇ ਨੂੰ ਬਿਨੈਕਾਰ ਦੇ ਨਾਂ 'ਤੇ ਉਕਤ ਜਾਇਦਾਦ ਦਾ ਹਿੱਸੇ ਦੇ ਲੀਜ਼ ਪਾਰਕ ਹੱਕ ਭਬਦੀਲ ਕਰਨ ਦੇ ਇਦਰਾਜ 'ਤੇ ਕੋਈ ਇਤਰਾਜ਼ ਹੈ ਤਾਂ ਉਹ ਇਸ ਇਸ਼ਤਿਹਾਰ ਦੇ ਛਪਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨ ਹਸਤਾਖਰ ਦੇ ਦਫ਼ਤਰ ਐਵੀਡੇਵਿਟ ਦੇ ਰੂਪ ਵਿਚ ਜਿਹੜਾ ਕਾਰਜਕਾਰੀ ਮੈਜਿਸਟ੍ਰੇਟ/ਨੋਟਰੀ ਪਬਲਿਕ ਤੋਂ ਰਸਦੀਕਸ਼ਦਾ ਹੋਵੇਂ ਵਿੱਚ ਲਿਖੜੀ ਤੌਰ 'ਤੇ ਨਿਮਨ ਹਸਤਾਖ਼ਰ ਨੂੰ ਭੇਜ ਸਕਦਾ ਹੈ ਨਹੀਂ ਤਾਂ ਉਪਰ ਦੱਸੀ ਜਾਇਦਾਦ ਦੇ ਲੀਜ਼ ਧਾਰਕ ਹੱਕ ਇਸ ਅਨੁਸਾਰ ਲਾਭਪਾਤਰੀ ਦੇ ਨਾਂ ਤਬਦੀਲ ਕਰਨ ਦਾ ਇਲਾਜ ਕਰ ਦਿੱਤਾ ਜਾਵੇਗਾ ਅਤੇ ਕਿਸੇ ਪਕਾਰ ਦਾ ਕੋਈ ਦਾਅਵ ਬਾਅਦ ਵਿੱਚ ਮੈਨਿਆ ਨਹੀਂ ਜਾਵੇਗਾ।

ਸ਼ਾਮ ਅਨੀਸ਼ ਕੁਮਾਰ ਲੋਹਨ, ਐਚਸੀਐਸ ਅਸਿਸਟੈਂਟ ਅਸਟੇਟ ਆਵਿਸਰ, ਯੂ.ਟੀ., ਚੈਡੀਗੜ੍ਹ

ਨੈਕਟਰ ਲਾਇਫ਼ਸਾਇਸ ਲਿਮਟਿਡ

NecLife ਰਜਿ. ਦਫ਼ਤਰ: ਪਿੰਡ ਸੈਦਪੁਰ, ਤਹਿ. ਡੇਰਾਬਸੀ, ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਪੰਜਾਬ

CIN: £24232PB1995PLC018664 (+91-1762-308000, 308001, Fax No.: +91-1762-308136 Email: es@naclife.com, Websits: www.neclife.com

ਬਿਨਾਂ ਅਦਾਇਗੀ/ਲਾਵਾਰਸ ਦੇ ਵਿਰੁੱਧ ਲਾਡਐਸ ਦੇ ਹਿੱਸੇ ਦੀ ਰਬਦੀਲੀ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੈਂਡ ਲਈ

ਸੈਕਸ਼ਨ 124 (6) ਅਤੇ 125 ਕੰਪਨੀ ਐਕਟ 2013 ਜਿਹੜਾ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੈਡ ਅਬਾਰਟੀ (ਆਈਈਪੀਐਫ਼) (ਲੇਖੇ, ਆਫ਼ਿਟ, ਰਬਦੀਲੀ ਅਤੇ ਗੋਵੇਡ) ਰੂਲ 2016 ਜਿਹੜੇ ਸਮੇਂ-ਸਮੇਂ 'ਤੇ ਜੋਧੇ ਗਏ (ਆਈਈਪੀਐਫ ਰੂਲਜ਼) ਦੀਆਂ ਸ਼ਹਤਾਂ ਅਨੁਸਾਰ ਜਿਨ੍ਹਾਂ ਕੇਸਾਂ ਵਿੱਚ ਹਿੱਸੇ ਲਾਕਾਰਸ ਜਿਹੜੇ ਅਦਾਇਗੀ ਜਾਂ ਦਾਅਵੇ ਲਗਾਤਾਰ 7 ਸਾਲ ਨਹੀਂ ਕੀਤੇ ਗਏ, ਉਹ ਆਈਈਪੀਐਫ ਅਥਾਰਟੀ ਨੂੰ ਰਬਦੀਲ ਕਰਨੇ ਬਣਦੇ ਹਨ।

ਕੈਪਨੀ ਦੇ ਰਿਕਾਰਡ ਅਨੁਸਾਰ ਕੁਝ ਹਿੱਸੇਧਾਰਕਾਂ ਨੇ ਸਾਲ 2011–12 ਦੇ ਲਾਭਐਸ ਤੇ ਦਾਅਵੇ ਨਹੀਂ ਕੀਤੇ ਅਤੇ ਹੋਰ ਅਗਲੇ ਵਿੱਤੀ ਸਾਲਾਂ ਵਿੱਚ।ਇਸ ਤਰ੍ਹਾਂ ਦੇ ਹਿੱਸੇਧਾਰਕਾਂ ਅਤੇ ਹਿੱਸਿਆਂ ਦਾ ਵੇਰਵਾ ਕੰਪਨੀ ਦੀ ਵੈਬਸਾਇਟ 'ਤੇ ਤਬਦੀਲੀ ਲਈ ਦਰਸਾਇਆ ਰਿਆ ਹੈ ਜੋ www.neclife.com ਨਿਵੇਸ਼ਕ ਸੰਬਧਾਂ ਅਧੀਨ ਆਉਂਦਾ ਹੈ। ਕੈਪਨੀ ਹਰ ਇੱਕ ਹਿੱਸੇ ਧਾਰਕ ਦੇ ਕੈਪਨੀ ਕੋਲ ਨਵੀਨਤਮ ਪਤੇ 'ਤੇ ਹਰ ਇੱਕ ਨੂੰ ਭੇਜੇ ਜਾ ਰਹੇ ਹਨ ਜਿਨ੍ਹਾਂ ਦੇ ਹਿੱਸੇ ਆਈਈਪੀਐਂਡ ਨੂੰ ਦੱਸੇ ਰੂਲ ਜਿਨ੍ਹਾਂ ਵਿੱਚ ਲਾਭਐਂਸ ਦੇ ਦਾਅਵੇਂ ਬਣਦੇ ਹਨ ਰਬਦੀਲ ਕਰਨੇ ਹਨ। ਕ੍ਰਿਪਾ ਕਰਕੇ ਨੋਟ ਕੀਤਾ ਜਾਵੇ ਕਿ ਵਿੱਤੀ ਸਾਲ 2011-12 ਦੇ ਪੂਰਨ ਲਾਭਅੰਸ ਜਿਨ੍ਹਾਂ ਦੇ ਦਾਅਵੇਂ ਜਾਂ

ਅਦਾਇਗੀ ਨਹੀਂ ਕੀਤੀ, ਉਨ੍ਹਾਂ ਨੂੰ ਆਈਈਪੀਐਂਡ ਅਬਾਰਟੀ ਨੂੰ ਨਵੰਬਰ 2019 ਵਿੱਚ ਤਬਦੀਲ ਕੀਤਾ ਜਾਵੇਗਾ।

ਅਜਿਹੇ ਹਿੱਸੇਧਾਰਕ ਨੂੰ ਕਿਹਾ ਜਾਂਦਾ ਹੈ ਕਿ ਉਹ ਕਰਵੀ ਵਾਇਨਟੈਕ ਪ੍ਰਾਈਵੇਟ ਲਿਮਟਿਡ (ਕਰਵੀ) ਹਿੱਸੇ ਤਬਦੀਲੀ ਏਜੈਟ ਦੇ ਪਰੇ 'ਤੇ ਜਿਹੜੇ ਹੇਠਾਂ ਦਿੱਤੇ ਹਨ ਆਪਣੀ ਪੇਸ਼ਕਸ਼ ਭੇਜ ਦੇਣ (ਜਿਹੜੀ ਕੈਪਨੀ ਦੀ ਵੈਬਸਾਇਟ ਜੋ ਉਪਰ ਦਿੱਤਾ ਤੇ ਉਪਲੱਬਰ ਹੈ) ਜਿਹੜਾ ਵਿਧੀ ਅਨੁਸਾਰ ਭਰਿਆ ਹੋਵੇ ਅਤੇ ਸਹੀ ਕੀਤਾ ਹੋਵੇ ਸਮੇਤ ਪੈਨ ਕਾਰਡ ਦੀ ਨਿੱਜੀ ਤਸ਼ਦੀਕ ਕਾਪੀ ਸਮੇਤ ਪਤੇ ਦੇ ਪਰਫ਼ ਦੀ ਕਾਪੀ ਇੱਕ ਕੈਂਸਲ ਕੀਤਾ ਚੈਕ ਇਸ ਅਨੁਸਾਰ ਜਿਹੜਾ ਕਿ ਕਰਵੀ ਨੂੰ 5 ਨਵੇਬਰ 2019 ਤੋਂ ਪਹਿਲਾਂ ਪਹੁੰਚ ਜਾਵੇਗਾ ਤਾਂ ਕਿ ਰਿਨਾਂ ਅਦਾਇਗੀ ਲਾਵਐਸ ਸਾਲ 2011–12 ਅਤੇ ਉਸ ਤੋਂ ਬਾਅਦ ਬਾਰੇ ਦਾਅਵਾ ਕੀਤਾ ਜਾ ਸਕੇ, ਇਝ ਨਾ ਹੋਣ ਦੀ ਸਰਤ ਵਿੱਚ ਕੈਪਨੀ ਵੱਲੋਂ ਤੁਹਾਡੇ ਨਾ ਰਜਿਸਟਰਡ ਸੁਨੀਰੀ ਹਿੱਸੇ ਆਈਈਪੀਐਂਡ ਅਬਾਰਟੀ ਨੂੰ ਤਬਦੀਲ ਕਰਕ ਕਰੋਡਿਟ ਕਰ ਵਿੱਤ ਜਾਣਗੇ, ਵਿੱਧਾ ਕਰਕੇ ਨੇਂਟ ਕੀਤਾ ਜਾਵੇਂ ਕਿ ਤੁਸੀਂ ਆਈਈਪੀਐਂਡ ਨੂੰ ਤਬਦੀਲ ਕੀਤੇ ਹਿੱਸੇ ਆਈਐਂਡ ਅਬਾਰਟੀ ਤੋਂ ਦਾਅਵਾ ਕਰ ਸਕਦੇ ਹੈ; ਜਿਹੜੇ ਦੋਵੇਂ' ਤੁਹਾਡੇ ਬਿਨਾਂ ਦਾਅਵੇ ਕੀਤਾ ਲਾਭਅੰਸ ਅਤੇ ਹਿੱਸੇ ਇੱਕ ਬੋਨਤੀ ਪੱਤਰ ਝਾਰਮ ਨੈ. 5 ਵਿੱਚ ਤੇਜ ਕੇ ਪ੍ਰਾਪਤ ਕਰ ਸ਼ਕਦੇ ਹੋ । ਆਈਈਪੀਐਂਡ ਦੇ ਰੂਲ ਅਤੇ ਵਾਰਮ ਆਈਈਪੀਐਂਡ-5 ਵੈਬਸਾਇਟ www.lepf.gov.in 'ਤੇ ਉਪਲੱਬਧ ਹੈ । ਹਿੱਸੇ ਕਬਦੀਲੀ ਏਜੈਟ

ਕਰਵੀ ਫਾਇਨਟੈਕ ਪ੍ਰਾਈਵੋਟ ਲਿਮਟਿਡ (ਯੂਨਿਟ ਨੈਕਟਰ ਲਾਇਫਸਾਇਸ ਲਿਮਟਿਡ) ਕਰਵੀ ਸੇਲਲੀਨਅਮ ਟਾਵਰ, ਬੀ, ਪਲਾਟ ਨੂੰ: 31, 32, ਗਾਚੀਬੋਲੀ, ਵਾਈਨੈੱਬੀਅਲ ਜ਼ਿਲ੍ਹਾ ਨਾਨਕਰਾਮਗੁਡਾ, ਹੈਦਰਾਬਾਦ 500 032, ਟੈਲੀ ਨੇ. + 9140-67 162222, ਵੈਕਸ ਨੇ. +9140-2300 1153

Ernall.einward.rls@karvy.com Website:www.karvyfintech.com

ਵਾਸਰੇ, ਨੈਕਟਰ ਲਾਇਵਸਾਇਸ ਲਿਮਟਿਡ ਸਹੀ/-

(ਦਿਨੇਸ਼ ਦੂਆਂ) ਮੁੱਖ ਕਾਰਜਕਾਰੀ ਅਫ਼ਸਰ ਅਤੇ ਡਾਇਰੈਕਟਰ

ਜਾਇਦਾਦ ਮਾਲਕ ਸੀਮ ਮਿਤੀ : 18.07.2

ਬਾਚ/ਕਰਜਵਾ

ਕਰਜ਼ਦਾਰ ਸ੍ਰੀ ਵਿਨੌਦ

ਧਵਨ 15'-0", ਪੂਰਬ 43'-0" × 15'-0"

ਕਰਜ਼ਦਾਰ : ਸ੍ਰੀ ਹਰ ਕੇਵਲਜੀਤ ਅਤੇ ਸੀਮਤ

ਭਗਵੰਤ ਰਾਏ

ਹਰਜੀਤ ਸਿੰਘ



ਜਿਵੇਂ ਕਿ ਨਿਮਨ ਹੁਸ ਰੀਕੈਸਟਰਕਸ਼ਨ ਆਫ਼ ਤਾਕਤਾਂ ਦੀ ਵਰਤੋਂ ਹ ਨੂੰ ਨੋਟਿਸ ਜਾਰੀ ਕਰ ਅੰਦਰ ਹੇਠ ਖਾਤੇ ਦੇ ਕਰਜ਼ਦਾਰ ਇਹ ਰਕਮ ਦਿੱਤਾ ਜਾਂਦਾ ਹੈ ਕਿ । ਜਿਸ ਨੂੰ ਸਕਿਊਰਿਟੀ ਲਿਆ ਹੈ।

ਕਰਜ਼ਦਾਰਾਂ ਨੂੰ ਖਾਸ ਹ ਨਾ ਕੀਤਾ ਜਾਵੇ, ਕਿ ਰਕਮ ਅਤੇ ਤੱਕ ਬਣ

ਬਾਂਚ/ਕਰਜ਼ਦਾਰ

ਕਰਜ਼ਦਾਰ : ਸੱਚਾ ਹਿੱ ਸਿਘ

ਜਿਸ ਵਿੱਚੋਂ 15/26 ਵਿ ਜਮ੍ਹਾਂਬੰਦੀ ਸਾਲ 2002-ਪੱਤਰ ਸੀ ਜੰਗੀਰ ਸਿੰਘ 2432 ਮਿਤੀ 26/11/2 ਡੀਡ ਅਨੁਸਾਰ ਦੱਸੀ ਜਾਂ ਪੂਰਬ : ਗਲੀ, ਪੱਛਮ :

ਕਰਜ਼ਦਾਰ : ਮੈਸ : ਗੋ ਅਸ਼ਵਨੀ ਕਮਾਰ

366/1(0-4), ਆਇਟ) 128,33 ਵਰਗ ਗਜ਼ਜ਼ਿ ਪਟਿਆਲਾ, ਸ੍ਰੀ ਧਰਮਪਾਲ ਡੀਡ ਨੇ. 1052 ਮਿਤੀ ਵਿਕਰੀ ਡੀਡ ਅਨੁਸਾਰ पियी मिਘ

ਕਰਜ਼ਦਾਰ : ਹਮੇ ਰਾਮ

(1-14), ਕੁੱਲ 01 ਕਨ 1994-95 ਅਨੁਸਾਰ ਸ**ਿ** ਦੇ ਨਾਂ ਜਿਹੜੀ ਖਰੀਦੀ : ਸਾਹਿਬ ਪਾਤੜਾਂ ਦੇ ਦਫ਼ਤ

ਹੇਠ ਲਿਖੇ ਅਨੁਸਾਰ : ਉ ਕਰਜ਼ਦਾਰ : ਨਰੇਸ਼ ਨੂ ਦਿਆਲ ਪੁੱਤਰ ਬਿਜ

5(8-0) ਆਇਟਮ 2. ਕੱ ਕਿ ਜਮ੍ਹਾਂਬਦੀ ਸਾਲ 200 ਦਿਆਲ ਅਤੇ ਨਰੇਸ਼ ਕੁਮਾ ਦਾ ਵਿਕਰੀ ਡੀਡ ਨੈ. 28 ਇਸ ਤੋਂ ਅੱਗੇ ਵਿਕਰੀ ਡੰ ਗਲੀ 48', ਪੱਛਮ : ਰ

ਮਿਤੀ: 18.07.20

SBI SBI घव भ ड ਬੂਰੀ ਮਾਰਨ, ਬ੍ਰਾਂਚ ਮੌਖੂ, ਜ਼ਿਲ੍ਹਾ ਵਿਰੋਜ਼ਪੁਰ

ਰਲ 8-(1) ਅਚੱਲ ਜਾਇਦਾਦ ਲਈ ਕਬਜ਼ਾ ਨੌਟਿਸ

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਸਟੇਟ ਬੈਂਕ ਆਫ਼ ਇਡੀਆ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਵਾਈਨੈਂਸ਼ੀਅਲ ਐਸੇਟਸ ਐਂਡ ਇਨਵੋਰਸਮੈਂਟ ਆਫ਼ ਸਕਿਊਰਿਟੀ ਇਟਰਸਟ ਐਕਟ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 13(2) ਆਫ਼ ਸਰਫੇਸੀ ਐਕਟ 2002 ਨਾਲ ਪੜ੍ਹਿਆ ਜਾਵੇ ਕਰਜਦਾਰ ਤੇ ਗਰੈਟਰ ਨੂੰ ਨੋਟਿਸ ਜਾਰੀ ਕਰਦਿਆਂ ਕਰਜਦਾਰ/ਗਰੈਟਰ ਨੂੰ ਨੋਟਿਸ ਵਿਚ ਦਰਸਾਈ ਰਕਮ ਸਮੇਤ ਤੱਕ ਬਣਦਾ ਵਿਆਜ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਹੇਠ ਖਾਤੇ ਦੇ ਨਾਲ ਦਰਸ਼ਾਈ ਰਕਮ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰ/ਗਰੈਟਰ ਨੂੰ ਅਤੇ ਆਮ ਜਨ ਸਧਾਰਨ ਨੂੰ ਨਿਮਨਹਸਤਾਖਰੀ ਦੁਆਰਾ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸ਼ਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਨਿਯਮ 8 ਨਾਲ ਪੜ੍ਹਿਆ ਜਾਵੇ ਹੇਠਾਂ ਦੱਸੀ ਜਾਇਦਾਦਾਂ ਦਾ ਕਬਜਾ ਲੈ ਲਿਆਂ ਹੈ।

ਕਰਜ਼ਦਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਕਿਉਂਕਿ ਇਹ ਹੁਣ ਸਟੇਟ ਬੈਂਕ ਆਫ਼ ਇੰਡੀਆ, ਛੂਰੀ ਮਾਰਨ ਬ੍ਰਾਂਚ ਮੁੱਖੂ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਮਲਾ ਹੈ ਅਤੇ ਅਜਿਹਾ ਕਰਨ ਵਾਲਾ ਹੇਠਾਂ ਦੱਸੀ ਰਕਮ ਅਤੇ ਤੱਕ ਬਣਦਾ ਵਿਆਜ ਅਤੇ ਹੋਰ ਚਾਰਜੀਜ/ਖਰਚੇ ਦਾ ਦੇਣਦਾਰ ਹੋਵੇਗਾ।

ਡਿਮਾਂਡ ਨੋਟਿਸ ਦੀ

ਕਰਜ਼ਦਾਰਾਂ ਦਾ ਧਿਆਨ ਇਸ ਐਕਟ ਦੇ ਉਪ ਸੈਕਸ਼ਨ (8) ਜੋ ਇਸ ਐਕਟ ਧਾਰਾ 13 ਅਨੁਸਾਰ ਇਸ ਸੁਰੱਖਿਅਤ ਜਾਇਦਾਦ ਨੂੰ ਛੁਡਾਉਣ ਦਾ ਸਮਾਂ ਉਪਲਬਧ ਹੈ।

ਕਰਜਵਾਰ ਭਾਰਟਰ ਦਾ ਨਾ ਕਰਜ਼ਦਾਰ : ਸ੍ਰੀ ਕੁਲਵਾਤ ਸਿੰਘ ਪੁੱਤਰ ਸ੍ਰੀ ਤਿਲੌਕ ਸਿੰਘ ਵਾਸੀ ਵਾਰੀਆਂ ਮੁੱਖੂ ਰਹਿ. ਜ਼ੀਰਾ, ਜ਼ਿਲ੍ਹਾ ਵਿਰੋਜ਼ਪੁਰ ਗਾਰੰਟਰ 1 ਗੁਰਚਰਨ ਸਿੰਘ ਪੁੱਤਰ ਸ੍ਰੀ ਮਹਿੰਦਰ ਸਿੰਘ ਵਾਰਡ ਨੈ. 11, ਅੰਮ੍ਰਿਤਸਰ ਰੋਡ ਮੁੱਖੂ, 2. ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ੍ਰੀ ਕੁਲਵੰਤ ਸਿੰਘ ਵਾਰੀਆਂ ਮੱਖੂ 142044

ਮਿਰੀ : 17 ਜੁਲਾਈ 2019 ਸਥਾਨ : ਚੰਡੀਗੜ੍ਹ

> ਅਚੋਲ ਜਾਇਦਾਦ ਦਾ ਵੇਰਵਾ ਸਾਰੇ ਜ਼ਰੂਰੀ ਅਤੇ ਅਹਿਮ ਹਿੱਸੇ ਵਪਾਰਕ ਰਿਹਾਇਸ਼ੀ ਮਕਾਨ ਮਿਣਤੀ, 8 ਜਿਸ ਦਾ 8/144 ਹਿੱਸੇ ਕੁੱਲ ਜ਼ਮੀਨ 7 ਕਨਾਲ 4 ਮਰਲਾ ਵਿੱਚੋਂ ਜਿਸ ਵਿੱਚ ਸ਼ਾਮਲ ਖਸਰਾ ਨੂੰ 8ਐਮ//24/2/2 (7-4) ਜਿਵੇਂ ਕਿ ਜਮ੍ਹਾਂਬੰਦੀ ਸਾਲ 1996-97 ਸਥਿਤ ਵਾਰੀਆਂ ਮੁੱਖੂ ਵਿਖੇ, ਤਹਿ. ਜ਼ੀਰਾ ਜ਼ਿਲ੍ਹਾ ਵਿਰੋਜ਼ਪੁਰ ਸ਼੍ਰੀ ਕੁਲਵੰਤ ਸਿੰਘ ਪੁੱਤਰ ਸ਼੍ਰੀ

ਮਿਤੀ ਸਿਤੀ ਬਕਾਇਆ 01.05.2019 16.07.2019 Rs. 1,29,333/-(ਰੁਪਏ ਇੱਕ ਲੱਖ ਓਨੱਤੀ ਹਜ਼ਾਰ ਤਿੰਨ ਸੌ ਤੇਤੀ ਸਿਰਫ਼) ਮਿਤੀ 01/05/2019 ਨੂੰ ਦੇਣਯੋਗ ਜਮ੍ਹਾਂ ਭਵਿੱਖਅਤ ਵਿਆਜ਼, ਹੋਰ ਚਾਰਜ਼ਿਜ਼ ਅਤੇ ਖਰਚੇ ਇਸ 'ਤੇ ਮਿਤੀ 02/05/2019 ਤੋਂ 01.05.2019 | 16.07.2019 | Rs. 6,43,146/-

ਡਿਮਾਂਡ ਨੋਟਿਸ ਅਨੁਸਾਰ

ਅਧਿਕਾਰਰ ਅਫ਼ਸਰ

(ਭੂਪਏ ਛੇ ਲੱਖ ਤਰਾਲੀ ਹਜ਼ਾਰ ਇੱਕ ਸੌ ਛਿਆਲੀ ਸਿਰਫ਼) ਮਿਤੀ 01/05/2019 ਨੂੰ ਦੇਣਯੋਗ ਜਮ੍ਹਾਂ ਭਵਿੱਖਅਤ ਵਿਆਜ਼, ਹੋਰ ਚਾਰਜ਼ਿਜ਼ ਅਤੇ ਖਰਚੇ ਇਸ 'ਤੇ ਮਿਤੀ 02/05/2019 ਤੋਂ

ਰਿਲੌਕ ਸਿੰਘ ਦੇ ਨਾਂ ਜਿਸ ਦਾ ਵਿਕਰੀ ਡੀਡ ਨੰ. 869 ਮਿਤੀ 13/11/2000

ਮਿਕੀ : 17.07.2019

DESH SEWAK - PONJABI, DATES 18-07-2019

neering

hedule 'A' anizing a y in River 19 at its on 10th IPC in the houdhary,



aking durmportance re projects so emphaa theories based on ng ground

loration & of oil & gas III by wined by lead-III in a cer-Pradhan,



ter of Steel blocks under ed that, the the leading & III basins ploration in production. m & Assam li Onshore, 1 rala-Konkan



NECTAR LIFESCIENCES LIMITED

Reculte |
Rogd. Office: Vill. Saidpura, Tehsil Derabessi,
Distt. S.A.S. Nagar (Mehali), Punjab.
CIN: L24232PB1985PLC018864 Tel No.:+91-1762-308080, 308001,
Fax No.:+91-1762-308135 Email: cs@neclife.com, Website: www.neclife.com

I HANSFER OF SHARES AGAINST UNPAIDJUNCLAIMED DIVIDEND
TO THE INVESTOR EDUCATION AND PROTECTION FUND
In terms of requirement of Sections 124(6) and 125 of the Companies Act, 2013 read with the Investor Education and Protection Fund Authority (IEPF) (Accounting, Audit, Transfer and Refund) Rules, 2016, as amended up to date (IEPF Rules), the shares in respect of which dividend has not been claimed or paid for seven consecutive years, are liable to transferred to IEPF Authority.

Authority.

As per the record of the Company, some of the Shareholder(s) have not claimed the dividend for the financial year 2011-12 and of the subsequent financial years. The detail of all such Shareholders and the shares due for transfer is displayed or the website of the Company i.e. on www.neclife.com under investor relation. The Company is also sending intimation at the latest available addresses individually to each of the shareholder(s), whose share(s) are liable to be transferred to IEPF under the said rules to claim the dividend. Please note that the unpaid or unclaimed amount of final dividend for the financial year (FY) 2011-12 will also be transferred to IEPE Authority in Neurophys. 2019. IEPF Authority in November, 2019.

IEPF Authority in November, 2019.

Such Shareholder(s) are hereby called upon to contact Karvy Fintech Private Limited (Karvy). Shares Transfer Agent at the address mentioned below and send the undertaking (available on the website of the Company as detailed above) duly filled in and signed along with a self-attested copy of your PAN Card, Copy of Address Proof, a cancelled cheque accordingly, so that it will reach the Karvy before November 05, 2019 for elaiming the unpaid dividends for financial year 2011-12 and onwards, failing which the Company shall proceed to transfer the underlying equity shares registered in your name to the credit of the IEPF Authority. Please note, however that on transfer of Shares to IEPF, you can claim from the IEPF Authority both your unclaimed dividend amount(s) and shares by making an application in Form – 5. The IEPF Flules and Form IEPF – 5 are available on the website at www.iepf.gov.in

IEPF – 5 are available on the website at www.iepf.gov.in
Share Transfer Agent
Karvy Fintech Private Limited (Unit: Nector Lifesciences Limited)
Karvy Selenium Tower B. Plot 31 – 32. Gachibowii,
Financial District, Nankramguda, Hyderakad 500 032,
Tel No.: +9140-87182222, Fax No.: +9140-2300 1153, Email: cinward.ris@karvy. Com, website: www.karvyfintech.com

> For Nectar Lifesciences Limited (Dinesh Qua)

Date: July 17, 2019 Place: Chandigarh Chief Executive Officer & Director



UMANG DAIRIES LIMI

Regd. Office: Gernula-Hasanpur Road, Gajraula – 244 235, Dist. Aftiroka Phone: 09557973504-5, CIN: £15111UP1992PLC014942 - u Email: sharesumung@ikmail.com, Website: www.umangdaines.com

NOTICE

NOTICE is hereby given pursuant to Regulation 29 read with Regulation 47 of the Securities and Exchange Board of India (Listing Obligations and Disclosure Requirements) Regulations, 2015, that a meeting of the Board of Directors of the Company will be held on Wednesday, the 24th July 2019 at New Dalhi, to consider and approve Unaudited Financial Results of the Company for the first quarter ended 30th June 2019.

This information is also available on the website of the Company viz. www.umangdalries.com and the websites of the Stock Exchanges where the Company's shares are listed viz. BSE Limited (www.bseIndia.com) and the National Stock Exchange of India Limited (www.nseindia.com).

For UMANG DAIRIES LIMITED

Place: New Delhi Date: 17.07.2019

(Pankaj Kamra) Company Secretary

apcotex

apcotex industries limited

Registered. Office: 49-53 Mahavir Centre, Sector 17, Vashi, Navi Mumbai - 400 703 Tel.:022-2777 0800 www.apcotex.com Email: redressal@apcotex.com CIN: L99999MH1986PLC039199

NOTICE

Pursuant to Regulation 29 read with regulation 47 of the SEBI (Listing Obligations and Disclosure Requirements) Regulations, 2015, Notice is hereby given that a meeting of the Board of Directors of the company is scheduled to be held on Thursday, the 25th July 2019 inter-alla to consider and approve the audited financial results of the company for the quarter ended 30th June 2019

The information contained in this notice is also available on the company's website www.apcotex.com and on the website of the Stock exchanges, www.bseindia.com and www.nseindia.com.

By order of the Board For apcotex industries limited

Place: Navi Mumbai Date: 15th July, 2019

Sd/-Anand V. Kumashi **Company Secretary**

DCB BANK LIMITED

CIN No.: L99999MH1995PLC089008

Regd. Office: 601 & 602, 6th Floor, Tower A, Peninsula Business Park

The same is also available on the Bank's Website (www.dcbbank.com).

Senapati Bapat Marg, Lower Parel, Mumbai - 400013

DCB BANK

| 1 | EXTRACT FROM UNAUDITED FINANCIAL RESULTS FOR THE QUARTER ENDED JUNE 30, 2019 (CITICOTO) | | | | | |
|----|---|---|-------------|------------|-------------|------------|
| 13 | | r. Particulars | | | | Year ended |
| N | No. | | 30.06.2019 | 31.03.2019 | 30.06.2018 | 31.03.2019 |
| 1 | | | (Unaudited) | (Audited) | (Unaudited) | (Audited) |
| 1 | | S. Aller Destit L. Complete and Contingencies | 166 54 | 185.28 | 141.41 | 646.60 |

dited) 646.60 Operating Profit before Provisions and Continger (Total income from operations (net of expenses)) 69.50 325.37 81.06 96.33 Net Profit / (Loss) for the period from ordinary activities after tax 325.37 96.33 69.50 Net Profit / (Loss) for the period after tax (after Extraordinary items) 81.06 3 309.55 308.72 309.80 309.55 Equity Share Capital (Face value ₹ 10/-) 4 2,560.52 Reserves (excluding Revaluation Reserve) 5 Earnings Per Share (EPS) (Not (a) Basic and diluted EPS before Extraordinary items (Not Annualised) Annualised) (Annualised) (net of tax expenses) for the period and for the previous periods Annualised) 2.26 10.53 3.11 2.62 (i) Basic (₹) 10.36 3.06 2.21 2.57 (ii) Diluted (₹) (Not (Not (Not (b) Basic and diluted EPS after Extraordinary items (Annualised) Annualised) Annualised) Annualised) (net of tax expenses) for the period and for the previous periods 2.26 10.53 3.11 2.62 (i) Basic (₹) 10.36 3.06 2.21 2.57

(ii) Diluted (₹) Note: The above is an extract of the detailed format of Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015, as amended. The full format of the Financial Results is available on the Stock Exchange URLs as below:

1.Bombay Stock Exchange: https://www.bseindia.com/xml-data/corpflling/AttachLive/a7a9c9ff-c446-4436-ab28-194d2b1caca3.pdf 2.National Stock Exchange: https://www.nseindia.com/corporate/BSENSECoveringLetterResultsBoardMeeting16072019_16072019175836.zip

Place: Mumbai Date: July 16, 2019 For and on behalf of the Board of Directors Murali M. Natrajan MD & CEO